

ਬ੍ਰੈਪਟਨ ਟ੍ਰਾਂਜ਼ਿਟ, 16 ਮਾਰਚ ਤੋਂ ਸਟੀਲਸ ਵੈਸਟ ਕੋਰੀਡੋਰ ਤੱਕ ਦੀ ਸੇਵਾ ਦੁਬਾਰਾ ਸ਼ੁਰੂ ਕਰੇਗਾ

ਬ੍ਰੈਪਟਨ, ਓਨਟਾਰੀਓ (15 ਮਾਰਚ, 2021) – ਬ੍ਰੈਪਟਨ ਟ੍ਰਾਂਜ਼ਿਟ (Brampton Transit), 16 ਮਾਰਚ, ਮੰਗਲਵਾਰ ਤੋਂ, ਸਟੀਲਸ ਵੈਸਟ ਕੋਰੀਡੋਰ (Steeles West Corridor) ਤੱਕ ਦੀ ਸੇਵਾ ਦੁਬਾਰਾ ਸ਼ੁਰੂ ਕਰੇਗਾ।

ਸਟੀਲਸ ਵੈਸਟ ਕੋਰੀਡੋਰ ਤੱਕ ਦੀ ਸੇਵਾ ਨੂੰ ਅਸਥਾਈ ਤੌਰ ਤੇ ਸਥਗਿਤ ਕਰਨਾ, ਇੱਕ ਸੰਚਾਲਨ ਸਬੰਧੀ ਫੈਸਲਾ ਸੀ, ਜੋ ਪੀਲ ਪਬਲਿਕ ਹੈਲਥ (Peel Public Health) ਦੀ ਲਾਜ਼ਮੀ ਜਾਂਚ ਦੇ ਦੌਰਾਨ ਬ੍ਰੈਪਟਨ ਟ੍ਰਾਂਜ਼ਿਟ ਵੱਲੋਂ ਲਿਆ ਗਿਆ ਸੀ। ਸਮੀਖਿਆ ਕਰਨ ਵਿੱਚ, ਪੀਲ ਪਬਲਿਕ ਹੈਲਥ ਦੇ ਨਾਲ ਸਹਿਯੋਗਾਤਮਕ ਢੰਗ ਨਾਲ ਕੰਮ ਕਰਨ ਦੇ ਨਾਲ, ਸੇਵਾ ਦੁਬਾਰਾ ਸ਼ੁਰੂ ਹੋ ਰਹੀ ਹੈ ਅਤੇ ਪਹਿਲਾਂ ਵਾਂਗ ਟ੍ਰਾਂਜ਼ਿਟ ਦੇ ਓਪਰੇਟਰਾਂ, ਜਨਤਾ ਜਾਂ ਸਵਾਰੀਆਂ ਨੂੰ ਕੋਈ ਵਾਧੂ ਜੋਖਮ ਨਹੀਂ ਹੈ। ਹਾਲਾਂਕਿ, ਕਮਿਊਨਿਟੀ ਟ੍ਰਾਂਸਮਿਸ਼ਨ ਦਾ ਜੋਖਮ ਬਣਿਆ ਹੋਇਆ ਹੈ।

ਹੇਠਾਂ ਲਿਖੇ ਰੂਟਾਂ ਤੇ ਨਿਯਮਿਤ ਸੇਵਾ ਦੁਬਾਰਾ ਸ਼ੁਰੂ ਹੋਵੇਗੀ:

- 11 ਸਟੀਲਸ (11 Steeles)
- 51 ਹੈਰਫੋਰਡ (51 Hereford)
- 511 ਜ਼ੂਮ ਸਟੀਲਸ (511 Züm Steeles)

ਹੋਰ ਸੇਵਾ ਅੱਪਡੇਟਸ ਲਈ, ਕਿਰਪਾ ਕਰਕੇ www.bramptontransit.com, [ਬ੍ਰੈਪਟਨ ਟ੍ਰਾਂਜ਼ਿਟ ਦੇ Twitter \(Brampton Transit's Twitter\)](#) ਤੇ ਜਾਓ ਜਾਂ 905.874.2999 ਤੇ ਫੋਨ ਕਰੋ।

ਪੀਲ ਪਬਲਿਕ ਹੈਲਥ ਦੀ ਕੋਵਿਡ-19 ਸਬੰਧੀ ਕਮਿਊਨਿਟੀ ਜਾਂਚ

ਬ੍ਰੈਪਟਨ ਟ੍ਰਾਂਜ਼ਿਟ, ਪੀਲ ਪਬਲਿਕ ਹੈਲਥ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ, ਜਦੋਂ ਉਹ ਆਪਣੀ ਕਮਿਊਨਿਟੀ ਜਾਂਚ ਪੂਰੀ ਕਰ ਰਹੇ ਹਨ।

ਕਰਮਚਾਰੀਆਂ ਅਤੇ ਜਨਤਾ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਲਈ, ਪੀਲ ਪਬਲਿਕ ਹੈਲਥ ਦੇ ਨਿਰਦੇਸ਼ ਦੇ ਮੁਤਾਬਕ, ਬ੍ਰੈਪਟਨ ਟ੍ਰਾਂਜ਼ਿਟ ਦੇ ਓਪਰੇਟਰਾਂ ਨੂੰ ਓਨ-ਸਾਈਟ ਟੈਸਟਿੰਗ ਪ੍ਰਦਾਨ ਕੀਤੀ ਗਈ ਹੈ ਅਤੇ ਉਹਨਾਂ ਲਈ ਮੈਡੀਕਲ ਮਾਸਕ ਪਹਿਨਣਾ ਜ਼ਰੂਰੀ ਕੀਤਾ ਗਿਆ ਹੈ। ਕਿਉਂਕਿ ਕੁਝ ਮਾਮਲਿਆਂ ਵਿੱਚ, ਉਹਨਾਂ ਨੂੰ ਸੈਲਫ-ਆਈਸੋਲੇਟ ਹੋਣ (ਖੁਦ ਨੂੰ ਦੂਜਿਆਂ ਤੋਂ ਵੱਖ ਕਰਨ) ਦੀ ਲੋੜ ਹੋ ਸਕਦੀ ਹੈ, ਜਿਸ ਨਾਲ ਬ੍ਰੈਪਟਨ ਟ੍ਰਾਂਜ਼ਿਟ ਦਾ ਸੇਵਾ ਪੱਧਰ, ਪਹਿਲਾਂ ਵਾਂਗ ਪ੍ਰਭਾਵਿਤ ਹੋ ਸਕਦਾ ਹੈ। ਇਸ ਸਮੇਂ ਦੇ ਦੌਰਾਨ, ਅਸੀਂ ਸਵਾਰੀਆਂ ਨੂੰ ਧੀਰਜ ਰੱਖਣ ਦੀ ਬੇਨਤੀ ਕਰਦੇ ਹਾਂ।

ਪੀਲ ਪਬਲਿਕ ਹੈਲਥ ਨੇ ਦੱਸਿਆ ਹੈ ਕਿ ਟੈਸਟਿੰਗ, ਸਿਰਫ ਵਾਧੂ ਸਾਵਧਾਨੀ ਵਰਤਣ ਲਈ ਕੀਤੀ ਜਾ ਰਹੀ ਹੈ। ਇਸ ਵੇਲੇ, ਸਲਾਹ ਦਿੱਤੇ ਗਏ ਵਾਧੂ ਉਪਾਵਾਂ ਦੇ ਨਾਲ, ਟ੍ਰਾਂਜ਼ਿਟ ਦੇ ਓਪਰੇਟਰਾਂ, ਜਨਤਾ ਜਾਂ ਸਵਾਰੀਆਂ ਨੂੰ ਕੋਈ ਵਾਧੂ ਜੋਖਮ ਨਹੀਂ ਹੈ। ਹਾਲਾਂਕਿ, ਕਮਿਊਨਿਟੀ ਟ੍ਰਾਂਸਮਿਸ਼ਨ ਦਾ ਜੋਖਮ ਬਣਿਆ ਹੋਇਆ ਹੈ। ਕਮਿਊਨਿਟੀ ਟ੍ਰਾਂਸਮਿਸ਼ਨ ਦੇ ਕਾਰਨ, ਟ੍ਰਾਂਜ਼ਿਟ ਦੀਆਂ ਸਾਰੀਆਂ ਸਵਾਰੀਆਂ ਲਈ, ਪਬਲਿਕ ਹੈਲਥ ਦੀ ਸਲਾਹ ਦੀ ਪਾਲਣਾ ਜਾਰੀ ਰੱਖਣਾ ਮਹੱਤਵਪੂਰਨ ਹੈ। ਜੇਕਰ ਤੁਹਾਨੂੰ ਲੱਛਣ ਹਨ ਜਾਂ ਤੁਸੀਂ ਕਿਸੇ ਅਜਿਹੇ ਵਿਅਕਤੀ ਦੇ ਨੇੜਲੇ ਸੰਪਰਕ ਵਿੱਚ ਆਏ ਹੋ, ਜਿਸਦਾ ਕੋਵਿਡ-19 ਦਾ ਨਿਦਾਨ ਹੋਇਆ ਹੈ, ਤਾਂ ਟ੍ਰਾਂਜ਼ਿਟ ਨਾ ਵਰਤੋ। ਟ੍ਰਾਂਜ਼ਿਟ ਤੇ ਹੋਣ ਵੇਲੇ, ਵੱਧ ਤੋਂ ਵੱਧ ਸੰਭਵ ਸਰੀਰਕ ਦੂਰੀ ਰੱਖੋ, ਟਾਈਟ-ਫਿਟਿੰਗ ਵਾਲਾ ਮਾਸਕ ਪਹਿਨੋ ਅਤੇ ਆਪਣਾ ਮਾਸਕ ਨੱਕ ਅਤੇ ਮੂੰਹ ਤੋਂ ਹੇਠਾਂ ਉਤਾਰਨ ਤੋਂ ਪਰਹੇਜ਼ ਕਰੋ (ਖਾਣ-ਪੀਣ ਲਈ ਮਾਸਕ ਉਤਾਰਨ ਸਮੇਤ), ਜੇਕਰ ਕੋਈ ਮੈਡੀਕਲ ਐਮਰਜੈਂਸੀ ਨਾ ਹੋਵੇ।

ਕਮਿਊਨਿਟੀ ਜਾਂਚ ਬਾਰੇ ਹੋਰ ਵੇਰਵਿਆਂ ਲਈ, ਕਿਰਪਾ ਕਰਕੇ ਪੀਲ ਪਬਲਿਕ ਹੈਲਥ ਨੂੰ ਸੰਪਰਕ ਕਰੋ।

ਬ੍ਰੈਂਪਟਨ ਟ੍ਰਾਂਜ਼ਿਟ ਤੇ ਕੋਵਿਡ-19 ਤੋਂ ਸੁਰੱਖਿਆ ਸਬੰਧੀ ਉਪਾਅ

ਵੱਧ ਵਾਰ ਸਫਾਈ ਅਤੇ ਸੈਨੀਟਾਈਜ਼ ਕਰਨ ਦਾ ਸੈਡਿਊਲ ਪਹਿਲਾਂ ਵਾਂਗ ਹੀ ਪ੍ਰਭਾਵੀ ਰਹੇਗਾ। ਹਰ 48 ਘੰਟਿਆਂ ਵਿੱਚ ਸਾਰੀਆਂ ਠੋਸ ਸਤ੍ਹਾਵਾਂ, ਓਪਰੇਟਰ ਕੰਪਾਰਟਮੈਂਟਸ ਅਤੇ ਸੀਟਾਂ ਨੂੰ ਰੋਗਾਣੂ ਮੁਕਤ ਕਰਨਾ, ਬ੍ਰੈਂਪਟਨ ਟ੍ਰਾਂਜ਼ਿਟ ਦਾ ਟੀਚਾ ਹੈ। ਇਸ ਵੇਲੇ ਜ਼ਿਆਦਾਤਰ ਬੱਸਾਂ ਨੂੰ ਹਰੇਕ 24 ਘੰਟਿਆਂ ਵਿੱਚ ਸੈਨੀਟਾਈਜ਼ ਕੀਤਾ ਜਾ ਰਿਹਾ ਹੈ। ਜਿਹਨਾਂ ਫੈਸਿਲਿਟੀਜ਼ ਅਤੇ ਟਰਮੀਨਲਾਂ ਦੀਆਂ ਠੋਸ ਸਤ੍ਹਾਵਾਂ ਹਨ, ਉਹਨਾਂ ਨੂੰ ਰੋਜ਼ਾਨਾ ਪੂੰਝਿਆ ਜਾ ਰਿਹਾ ਹੈ ਅਤੇ ਸੈਨੀਟਾਈਜ਼ ਕੀਤਾ ਜਾ ਰਿਹਾ ਹੈ।

ਪੀਲ ਪਬਲਿਕ ਹੈਲਥ ਦੀ ਸਲਾਹ ਦੇ ਨਾਲ, ਅਸੀਂ ਸਵਾਰੀਆਂ ਨੂੰ ਹੇਠਾਂ ਲਿਖੀਆਂ ਗੱਲਾਂ ਯਾਦ ਕਰਾਉਂਦੇ ਹਾਂ:

- ਟਰਮੀਨਲਾਂ ਤੇ ਅਤੇ ਬੱਸਾਂ ਵਿੱਚ ਹੋਣ ਵੇਲੇ ਟਾਈਟ-ਫਿਟਿੰਗ ਵਾਲੇ ਕੱਪੜੇ ਨਾਲ ਚਿਹਰੇ ਨੂੰ ਢਕਣਾ ਜਾਂ ਗੈਰ-ਮੈਡੀਕਲ ਮਾਸਕ (ਕੱਪੜੇ ਦੇ ਬਣੇ ਸਧਾਰਨ ਮਾਸਕ) ਪਹਿਨਣਾ ਲਾਜ਼ਮੀ ਹੈ – ਮੈਡੀਕਲ ਸਥਿਤੀਆਂ ਸਬੰਧੀ ਛੋਟਾਂ ਲਾਗੂ ਹੁੰਦੀਆਂ ਹਨ। ਚਿਹਰੇ ਨੂੰ ਢਕਣ ਦਾ ਮਤਲਬ ਹੈ ਕਿ ਤੁਹਾਡਾ ਨੱਕ, ਮੂੰਹ ਅਤੇ ਠੋਡੀ ਹਰ ਵੇਲੇ ਢਕੀ ਹੋਈ ਹੋਣੀ ਚਾਹੀਦੀ ਹੈ। ਆਪਣਾ ਮਾਸਕ ਨੱਕ ਅਤੇ ਮੂੰਹ ਤੋਂ ਹੇਠਾਂ ਉਤਾਰਨ ਤੋਂ ਪਰਹੇਜ਼ ਕਰੋ (ਖਾਣ-ਪੀਣ ਲਈ ਮਾਸਕ ਉਤਾਰਨ ਸਮੇਤ), ਜੇਕਰ ਕੋਈ ਮੈਡੀਕਲ ਐਮਰਜੈਂਸੀ ਨਾ ਹੋਵੇ।
- ਟਰਮੀਨਲਾਂ ਅਤੇ ਬਸ ਸਟੋਪਸ ਤੋਂ, ਮਾਸਕ ਪਹਿਨ ਕੇ ਵੀ, ਸਰੀਰਕ ਦੂਰੀ ਕਾਇਮ ਰੱਖੋ।
- ਸਫ਼ਰ ਕਰਦੇ ਸਮੇਂ, ਹੈਂਡ ਸੈਨੀਟਾਈਜ਼ਰ ਜਾਂ ਵਾਈਪਸ ਵਰਗੇ, ਖੁਦ ਦੇ ਰੋਗਾਣੂ-ਨਾਸ਼ਕ ਪਦਾਰਥ ਆਪਣੇ ਨਾਲ ਰੱਖੋ ਅਤੇ ਵਾਰ-ਵਾਰ ਆਪਣੇ ਹੱਥ ਧੋਵੋ।
- ਜੇਕਰ ਤੁਸੀਂ ਬੀਮਾਰ ਹੋ, ਤਾਂ ਕਿਰਪਾ ਕਰਕੇ ਟ੍ਰਾਂਜ਼ਿਟ ਤੇ ਸਫ਼ਰ ਕਰਨ ਤੋਂ ਪਰਹੇਜ਼ ਕਰੋ। ਨੇੜਲੀ ਕੋਵਿਡ-19 ਅਸੈਸਮੈਂਟ ਸਾਈਟ ਵਿਖੇ ਟੈਸਟ ਕਰਵਾਓ ਅਤੇ ਪਬਲਿਕ ਹੈਲਥ ਦੇ ਨਿਰਦੇਸ਼ਾਂ ਦੀ ਪਾਲਣਾ ਕਰੋ।

ਬ੍ਰੈਂਪਟਨ ਟ੍ਰਾਂਜ਼ਿਟ, ਸਾਡੇ ਕਰਮਚਾਰੀਆਂ ਅਤੇ ਕਮਿਊਨਿਟੀ ਨੂੰ ਸੁਰੱਖਿਅਤ ਰੱਖਣ ਲਈ, ਕੋਵਿਡ-19 ਦੇ ਸੰਪਰਕ ਦੇ ਸੰਭਾਵੀ ਜੋਖਮ ਨੂੰ ਘੱਟ ਕਰਨ ਲਈ, ਲਗਾਤਾਰ ਸਾਰੇ ਜ਼ਰੂਰੀ ਕਦਮ ਚੁੱਕ ਰਿਹਾ ਹੈ।

ਪਿਛੋਕੜ

- [ਬ੍ਰੈਂਪਟਨ ਟ੍ਰਾਂਜ਼ਿਟ ਨੇ, 10 ਮਾਰਚ ਤੋਂ ਸ਼ੁਰੂ ਕਰਦੇ ਹੋਏ, ਸਟੀਲਸ ਵੈਸਟ ਕੋਰੀਡੋਰ ਤੱਕ ਦੀ ਸੇਵਾ ਸਥਗਿਤ ਕੀਤੀ \(Brampton Transit service to Steeles West Corridor suspended starting March 10\)](#)
- [ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ 9 ਮਾਰਚ ਤੋਂ ਬ੍ਰੈਂਪਟਨ ਟ੍ਰਾਂਜ਼ਿਟ ਸੇਵਾ ਵਿੱਚ ਤਬਦੀਲੀਆਂ \(Changes to Brampton Transit service in response to COVID-19 effective March 9\)](#)

-30-

ਸਿਟੀ ਆਫ ਬ੍ਰੈਂਪਟਨ ਦਾ ਮੀਡੀਆ ਸੰਪਰਕ

ਗੁਰਵਿੰਦਰ ਸਿੰਘ (Gurvinder Singh)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੀਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-2028 | Gurvinder.A.Singh@brampton.ca

ਰੀਜਨ ਆਫ ਪੀਲ ਦਾ ਮੀਡੀਆ ਸੰਪਰਕ

ਐਸ਼ਲੇ ਹਾਕਿੰਸ (Ashleigh Hawkins)

ਕਮਿਊਨਿਕੇਸ਼ਨਸ ਸਪੈਸ਼ਲਿਸਟ – ਪਬਲਿਕ ਰੈਲੇਸ਼

ਦ ਰੀਜਨ ਆਫ ਪੀਲ

416.818.4421 | ashleigh.hawkins@peelregion.ca